

ਅਕਤੂਬਰ 2008

ਇਹ ਲਿਖਤ ਸਿਰਫ ਜਾਣਕਾਰੀ ਦਿੰਦੀ ਹੈ, ਕਾਨੂੰਨੀ ਸਲਾਹ ਨਹੀਂ ਦਿੰਦੀ। ਇਹ ਲਿਖਤ ਸਿਰਫ ਅੰਗਰੇਜ਼ੀ ਲਿਖਤ ਦਾ ਤਰਜਮਾ ਹੈ, ਇਸ ਕਰਕੇ ਜੇ ਕੋਈ ਫਰਕ ਹੋਵੇ ਤਾਂ ਕਿਰਪਾ ਕਰਕੇ ਅੰਗਰੇਜ਼ੀ ਰੂਪ ਦੇਖੋ।

ਕਿਰਪਾ ਕਰਕੇ ਇਹ ਚੀਜ਼ ਨੋਟ ਕਰੋ ਕਿ ਅੰਗਰੇਜ਼ੀ ਦੀਆਂ ਸਾਰੀਆਂ ਲਿਖਤਾਂ ਦਾ ਤਰਜਮਾ ਨਹੀਂ ਕੀਤਾ ਗਿਆ ਹੈ। ਜੇ ਕੋਈ ਲਿਖਤ ਤੁਹਾਨੂੰ ਪੰਜਾਬੀ ਵਿਚ ਨਾ ਲੱਭੇ ਤਾਂ ਕਿਰਪਾ ਕਰਕੇ ਅੰਗਰੇਜ਼ੀ ਰੂਪ ਤੇ ਜਾਉ।

ਜੇ ਤੁਹਾਨੂੰ ਕੋਈ ਕਾਨੂੰਨੀ ਸਮੱਸਿਆ ਹੈ ਜਾਂ ਕਾਨੂੰਨੀ ਸਲਾਹ ਦੀ ਲੋੜ ਹੈ ਤਾਂ ਤੁਹਾਨੂੰ ਕਿਸੇ ਵਕੀਲ ਨਾਲ ਗੱਲ ਕਰਨੀ ਚਾਹੀਦੀ ਹੈ। ਕਿਸੇ ਵਕੀਲ ਦਾ ਨਾਂ ਲੈਣ ਲਈ ਲਾਇਅਰ ਰੈਫਰਲ ਨੂੰ ਲੋਅਰ ਮੇਨਲੈਂਡ ਵਿਚ 604.687.3321 ਤੇ ਜਾਂ ਬ੍ਰਿਟਿਸ਼ ਕੋਲੰਬੀਆ ਵਿਚ ਹੋਰ ਕਿਤਿਉਂ ਵੀ 1.800.663.1919 ਤੇ ਫੋਨ ਕਰੋ।

ਕੀ ਬੱਚੇ ਉਨ੍ਹਾਂ ਚੀਜ਼ਾਂ ਬਾਰੇ ਖੁਦ ਫੈਸਲੇ ਕਰ ਸਕਦੇ ਹਨ ਜਿਹੜੀਆਂ ਉਨ੍ਹਾਂ ਤੇ ਅਸਰ ਪਾਉਂਦੀਆਂ ਹਨ?

ਹਮੇਸ਼ਾਂ ਨਹੀਂ, ਪਰ ਬੱਚਿਆਂ ਨੂੰ ਆਪਣੀ ਗੱਲ ਦੱਸਣ ਦਾ ਹੱਕ ਹੈ, ਅਤੇ ਮਾਪਿਆਂ, ਸਰਕਾਰੀ ਸੰਸਥਾਵਾਂ, ਅਤੇ ਅਦਾਲਤਾਂ ਲਈ ਬੱਚੇ ਬਾਰੇ ਫੈਸਲਾ ਕਰਨ ਵੇਲੇ ਉਸ ਵਲੋਂ ਦੱਸੀ ਗਈ ਗੱਲ ਤੇ ਵਿਚਾਰ ਕਰਨਾ ਜ਼ਰੂਰੀ ਹੈ। ਜਿਵੇਂ ਜਿਵੇਂ ਬੱਚੇ ਵੱਡੇ ਹੁੰਦੇ ਹਨ, ਉਨ੍ਹਾਂ ਦੀ ਫੈਸਲੇ ਕਰਨ ਦੀ ਸਮਰੱਥਾ ਵਧਦੀ ਜਾਂਦੀ ਹੈ ਅਤੇ ਇਸ ਨਾਲ ਉਨ੍ਹਾਂ ਦੇ ਵਿਚਾਰਾਂ ਦੀ ਮਹੱਤਤਾ ਵੀ ਵਧ ਜਾਂਦੀ ਹੈ।

ਬੱਚੇ ਦੇ ਹੱਕਾਂ ਤੇ ਯੂਨਾਈਟਡ ਨੇਸ਼ਨਜ਼ ਕਨਵੈਨਸ਼ਨ ਦਾ ਆਰਟੀਕਲ 12 (ਜਿਸ ਨਾਲ ਕੈਨੇਡਾ ਸਹਿਮਤ ਹੈ), ਬੱਚਿਆਂ ਨੂੰ ਉਨ੍ਹਾਂ ਚੀਜ਼ਾਂ ਬਾਰੇ ਆਪਣੇ ਵਿਚਾਰ ਖੁਲ੍ਹ ਕੇ ਪ੍ਰਗਟ ਕਰਨ ਦਾ ਅਧਿਕਾਰ ਦਿੰਦਾ ਹੈ – ਜਿਹੜੇ ਜਾਂ ਕਿਸੇ ਨੁਮਾਇੰਦੇ ਰਾਹੀਂ – ਜਿਹੜੀਆਂ ਉਨ੍ਹਾਂ ਤੇ ਅਸਰ ਪਾਉਂਦੀਆਂ ਹਨ। ਬੱਚੇ ਦੇ ਵਿਚਾਰਾਂ ਨੂੰ ਕਿੰਨਾ ਮਹੱਤਵਪੂਰਨ ਸਮਝਿਆ ਜਾਂਦਾ ਹੈ, ਇਹ ਉਸ ਦੀ ਉਮਰ ਅਤੇ ਪਕਿਆਈ ਤੇ ਨਿਰਭਰ ਕਰਦਾ ਹੈ। ਆਰਟੀਕਲ 12 ਬੱਚਿਆਂ ਨੂੰ ਉਨ੍ਹਾਂ ਤੇ ਅਸਰ ਪਾਉਣ ਵਾਲੀਆਂ ਨਿਆਂਇਕ ਅਤੇ ਪ੍ਰਬੰਧਕੀ ਕਾਰਵਾਈਆਂ ਵਿਚ ਸੁਣੇ ਜਾਣ ਦਾ ਹੱਕ ਵੀ ਦਿੰਦਾ ਹੈ।

ਬੱਚਿਆਂ ਨੂੰ ਅੱਗੇ ਲਿਖੇ ਖੇਤਰਾਂ ਵਿਚ ਆਪਣੇ ਵਿਚਾਰ ਪ੍ਰਗਟ ਕਰਨ ਦਾ ਹੱਕ ਹੈ:

- ਜੇ ਉਨ੍ਹਾਂ ਦੇ ਮਾਪੇ ਅਲੱਗ ਹੋ ਜਾਂਦੇ ਹਨ ਜਾਂ ਤਲਾਕ ਹੋ ਜਾਂਦਾ ਹੈ ਤਾਂ ਉਹ ਕਿਹੜੇ ਮਾਪੇ ਨਾਲ ਰਹਿਣ ਨੂੰ ਤਰਜੀਹ ਦਿੰਦੇ ਹਨ
- ਮੈਡੀਕਲ ਜਾਂ ਮਨੋਵਿਗਿਆਨਕ ਇਲਾਜ ਕਰਵਾਉਣਾ ਹੈ ਜਾਂ ਨਹੀਂ ਕਰਵਾਉਣਾ ਹੈ
- ਬੱਚਿਆਂ ਦੀ ਸੁਰੱਖਿਆ ਦੇ ਕੇਸਾਂ ਵਿਚ ਉਹ ਕੀ ਚਾਹੁੰਦੇ ਹਨ
- ਫੌਸਟਰ ਕੇਅਰ ਵਿਚ ਉਹ ਕੀ ਚਾਹੁੰਦੇ ਹਨ
- ਉਨ੍ਹਾਂ ਵਾਸਤੇ ਟਰੱਸਟ ਵਿਚ ਪਏ ਪੈਸੇ ਤੱਕ ਪਹੁੰਚ ਅਤੇ
- ਜੇ ਉਹ ਕਿਸੇ ਅਪਰਾਧ ਲਈ ਚਾਰਜ ਕੀਤੇ ਗਏ ਹਨ ਤਾਂ ਉਨ੍ਹਾਂ ਨੇ ਕੀ ਕਰਨਾ ਹੈ।

ਜੇ ਮਾਪੇ ਅਲੱਗ ਹੋ ਜਾਣ ਜਾਂ ਤਲਾਕ ਹੋ ਜਾਵੇ ਤਾਂ ਕੀ ਬੱਚਾ ਇਹ ਚੋਣ ਕਰ ਸਕਦਾ ਹੈ ਕਿ ਦੋਵਾਂ ਮਾਪਿਆਂ ਵਿਚੋਂ ਉਸ ਨੇ ਕਿਸ ਨਾਲ ਰਹਿਣਾ ਹੈ?

ਨਹੀਂ। ਬੱਚਿਆਂ ਨੂੰ ਆਮ ਤੌਰ ਤੇ ਇਹ ਚੋਣ ਕਰਨ ਦੀ ਆਗਿਆ ਨਹੀਂ ਹੁੰਦੀ ਹੈ ਕਿ ਉਨ੍ਹਾਂ ਨੇ ਮਾਪਿਆਂ ਦੇ ਅਲੱਗ ਹੋ ਜਾਣ ਜਾਂ ਤਲਾਕ ਹੋ ਜਾਣ ਤੇ ਕਿਸ ਮਾਪੇ ਨਾਲ ਰਹਿਣਾ ਹੈ। ਮਾਪੇ ਇਸ ਗੱਲ ਲਈ ਸਹਿਮਤ ਹੋ ਸਕਦੇ ਹਨ ਕਿ ਉਨ੍ਹਾਂ ਦੇ ਬੱਚੇ ਕਿਸ ਨਾਲ ਰਹਿਣਗੇ ਅਤੇ ਅਕਸਰ ਕਦੋਂ ਦੂਜਾ ਮਾਪਾ ਬੱਚਿਆਂ ਨੂੰ ਮਿਲੇਗਾ। ਇਹ ਫੈਸਲੇ ਕਰਨ ਵੇਲੇ ਹੋ ਸਕਦਾ ਮਾਪੇ ਬੱਚਿਆਂ ਨਾਲ ਜਾਂ ਕਿਸੇ ਹੋਰ ਨਾਲ ਇਹ ਗੱਲ ਨਾ ਕਰਨ ਦਾ ਫੈਸਲਾ ਕਰਨ। ਜਾਂ ਮਾਪੇ ਬੱਚਿਆਂ, ਸੋਸ਼ਲ ਵਰਕਰਾਂ, ਵਕੀਲਾਂ, ਕਾਉਂਸਲਰਾਂ ਜਾਂ ਹੋਰ ਪੇਸ਼ਾਵਰ ਮਾਹਰਾਂ ਨਾਲ ਗੱਲ ਕਰ ਸਕਦੇ ਹਨ। ਜੇ ਮਾਪੇ ਆਪਣਾ ਐਗਰੀਮੈਂਟ ਕਰ ਲੈਂਦੇ ਹਨ ਜਿਸ ਨਾਲ ਬੱਚੇ ਖੁਸ਼ ਨਾ ਹੋਣ ਤਾਂ ਬੱਚੇ ਇਸ ਬਾਰੇ ਮਾਪਿਆਂ ਨਾਲ ਗੱਲ ਕਰ ਸਕਦੇ ਹਨ, ਪਰ ਅਜੇ ਵੀ ਇਹ ਮਾਪਿਆਂ ਦਾ ਫੈਸਲਾ ਹੈ।

ਜੇ ਮਾਪੇ ਸਹਿਮਤ ਨਾ ਹੋ ਸਕਦੇ ਹੋਣ ਤਾਂ ਅਦਾਲਤ ਨੂੰ ਇਹ ਫੈਸਲਾ ਕਰਨਾ ਪੈ ਸਕਦਾ ਹੈ ਕਿ ਬੱਚੇ ਕਿਸ ਨਾਲ ਰਹਿਣ। *ਫੈਮਿਲੀ ਰੀਲੇਸ਼ਨਸ਼ ਐਕਟ* ਦਾ ਸੈਕਸ਼ਨ 24 (1) ਕਹਿੰਦਾ ਹੈ ਕਿ ਬੱਚੇ ਦੇ ਮੁਢਲੇ ਹਿੱਤ ਜ਼ਿਆਦਾ ਜ਼ਰੂਰੀ ਹਨ ਅਤੇ ਇਹ ਹੁਕਮ ਕਰਨ ਵੇਲੇ ਕਿ ਬੱਚੇ ਕਿੱਥੇ ਰਹਿਣਗੇ, ਅਦਾਲਤ ਨੂੰ ਅੱਗੇ ਲਿਖੀਆਂ ਚੀਜ਼ਾਂ ਜ਼ਰੂਰ ਵਿਚਾਰਨਗੀਆਂ ਪੈਣਗੀਆਂ। ਇਹ ਹਨ:

- ੳ. ਬੱਚੇ ਦੀ ਸਿਹਤ ਅਤੇ ਜਜ਼ਬਾਤੀ ਭਲਾਈ, ਜਿਸ ਵਿਚ ਸੰਭਾਲ ਅਤੇ ਇਲਾਜ ਦੀਆਂ ਕੋਈ ਖਾਸ ਲੋੜਾਂ ਵੀ ਸ਼ਾਮਲ ਹਨ
- ਅ. ਜੇ ਲਾਗੂ ਹੁੰਦਾ ਹੋਵੇ ਤਾਂ ਬੱਚੇ ਦੇ ਵਿਚਾਰ
- ੲ. ਬੱਚੇ ਅਤੇ ਹੋਰ ਲੋਕਾਂ ਵਿਚਕਾਰ ਪਿਆਰ, ਮੋਹ ਅਤੇ ਇਸ ਤਰ੍ਹਾਂ ਦੀ ਹੋਰ ਨੇੜਤਾ
- ਸ. ਬੱਚੇ ਦੀ ਪੜ੍ਹਾਈ ਅਤੇ ਟਰੇਨਿੰਗ
- ਹ. ਉਨ੍ਹਾਂ ਹੱਕਾਂ ਅਤੇ ਜ਼ਿੰਮੇਵਾਰੀਆਂ ਨੂੰ ਸਹੀ ਤਰੀਕੇ ਨਾਲ ਨਿਭਾਉਣ ਲਈ ਉਸ ਹਰ ਵਿਅਕਤੀ ਦੀ ਸਮਰੱਥਾ ਜਿਸ ਨੂੰ ਗਾਰਡੀਅਨਸ਼ਿਪ, ਕਸਟਡੀ

ਜਾਂ ਮਿਲਣ ਦੇ ਹੱਕ ਅਤੇ ਜ਼ਿੰਮੇਵਾਰੀਆਂ ਦਿੱਤੀਆਂ ਜਾ ਸਕਦੀਆਂ ਹਨ।
ਬੱਚੇ ਦੇ ਵਿਚਾਰ ਮਹੱਤਵਪੂਰਨ ਹਨ ਪਰ ਇਹ ਕਈ ਚੀਜ਼ਾਂ ਵਿੱਚੋਂ ਸਿਰਫ ਇਕ ਹੈ। ਅਦਾਲਤ ਵਲੋਂ ਬੱਚੇ ਦੇ ਖਿਆਲਾਂ ਤੇ ਵਿਚਾਰ ਕਰਨ ਵੇਲੇ ਬੱਚੇ ਦੀ ਉਮਰ ਅਤੇ ਪਕਿਆਈ ਦੋਨੋਂ ਮਹੱਤਵਪੂਰਨ ਹਨ। ਅਦਾਲਤ ਅਕਸਰ ਕਿਸੇ ਬੱਚੇ ਦੀ ਪਕਿਆਈ ਦਾ ਅੰਦਾਜ਼ਾ ਇਹ ਪਤਾ ਲਾ ਕੇ ਲਾਉਂਦੀ ਹੈ ਕਿ ਬੱਚਾ ਘਰ ਅਤੇ ਸਕੂਲ ਵਿਚ ਕਿਵੇਂ ਵਰਤਾਉ ਕਰਦਾ ਹੈ।

ਕੀ ਬੱਚੇ ਨੂੰ ਡਾਕਟਰ ਦੇਖਣ ਵਾਸਤੇ ਮਾਪਿਆਂ ਜਾਂ ਗਾਰਡੀਅਨਾਂ ਦੀ ਅਗਿਆ ਦੀ ਲੋੜ ਹੈ?

ਨਹੀਂ। ਬੀ ਸੀ ਦਾ *ਇਨਫੈਂਟ ਐਕਟ* ਕਹਿੰਦਾ ਹੈ ਕਿ 19 ਸਾਲ ਤੋਂ ਥੱਲੇ ਦੀ ਉਮਰ ਦੇ ਬੱਚਿਆਂ ਨੂੰ ਆਪਣੀ ਸਿਹਤ ਬਾਰੇ ਫੈਸਲੇ ਕਰਨ ਦਾ ਹੱਕ ਹੈ। ਉਨ੍ਹਾਂ ਨੂੰ ਮਾਪੇ ਜਾਂ ਗਾਰਡੀਅਨ ਦੀ ਸਹਿਮਤੀ ਦੀ ਲੋੜ ਨਹੀਂ। ਇਸ ਦਾ ਮਤਲਬ ਹੈ ਕਿ ਇਕ ਜੁਆਨ ਵਿਅਕਤੀ ਡਾਕਟਰ ਨੂੰ ਦੇਖ ਸਕਦਾ/ਸਕਦੀ ਹੈ ਅਤੇ ਮਾਪਿਆਂ ਦੀ ਅਗਿਆ ਤੋਂ ਬਗੈਰ ਹੀ ਬਰਥ ਕੰਟਰੋਲ ਲਈ ਗੋਲੀਆਂ ਲੈ ਸਕਦੀ ਹੈ। ਇਕ ਅਲੜੂ ਉਮਰ ਦੀ ਜਾਂ ਟੀਨਏਜ ਕੁੜੀ ਮਾਪਿਆਂ ਦੀ ਅਗਿਆ ਤੋਂ ਬਗੈਰ ਅਬੋਰਸ਼ਨ ਵੀ ਕਰਵਾ ਸਕਦੀ ਹੈ। ਪਰ ਡਾਕਟਰ ਲਈ ਇਹ ਫੈਸਲਾ ਕਰਨਾ ਜ਼ਰੂਰੀ ਹੈ ਕਿ ਕੀ ਬੱਚਾ ਆਪਣੀ ਸਹਿਮਤੀ ਦੇਣ ਦੇ ਯੋਗ ਹੋਣ ਲਈ ਇਲਾਜ ਦੇ ਖਤਰਿਆਂ ਅਤੇ ਸਿੱਟਿਆਂ ਨੂੰ ਸਮਝਣ ਦੀ ਸਮਰੱਥਾ ਰੱਖਦਾ ਹੈ।

ਇਸ ਬਾਰੇ ਜ਼ਿਆਦਾ ਜਾਣਕਾਰੀ ਲੈਣ ਲਈ, ਲਿਖਤ 422, “ਚਿਲਡਰਨ ਐਂਡ ਕੌਨਸੈਂਟ ਟੂ ਮੈਡੀਕਲ ਕੇਅਰ” ਦੇਖੋ।

ਜੇ ਬੱਚਿਆਂ ਨੂੰ ਉਨ੍ਹਾਂ ਦੀ ਇੱਛਾ ਤੋਂ ਉਲਟ ਮਨੋਵਿਗਿਆਨਕ ਇਲਾਜ ਲਈ ਹਸਪਤਾਲ ਵਿਚ ਰੱਖਿਆ ਜਾ ਰਿਹਾ ਹੋਵੇ ਤਾਂ ਉਨ੍ਹਾਂ ਦੇ ਕੀ ਹੱਕ ਹਨ?

ਇਕ 16 ਸਾਲ ਤੋਂ ਥੱਲੇ ਦੀ ਉਮਰ ਦੇ ਬੱਚੇ ਨੂੰ ਉਸ ਦੀ ਇੱਛਾ ਦੇ ਉਲਟ ਮਨੋਵਿਗਿਆਨਕ ਇਲਾਜ ਲਈ ਦੋ ਵਿੱਚੋਂ ਇਕ ਤਰੀਕੇ ਨਾਲ ਹਸਪਤਾਲ ਵਿਚ ਰੱਖਿਆ ਜਾ ਸਕਦਾ ਹੈ:

- ਜੇ ਮਾਪੇ ਜਾਂ ਗਾਰਡੀਅਨ ਵਲੋਂ ਇਸ ਲਈ ਬੇਨਤੀ ਕੀਤੀ ਗਈ ਹੋਵੇ ਅਤੇ ਡਾਕਟਰ ਇਸ ਗੱਲ ਦਾ ਫੈਸਲਾ ਕਰੇ ਕਿ ਬੱਚੇ ਨੂੰ ਦਿਮਾਗੀ ਸਮੱਸਿਆ ਹੈ, ਜਾਂ
- ਜੇ ਬੱਚੇ ਨੂੰ ਮੈਂਟਲ ਹੈਲਥ ਐਕਟ ਅਧੀਨ ਜ਼ਬਰੀ ਦਾਖਲ ਕੀਤਾ ਗਿਆ ਹੋਵੇ।

ਦੇਵਾਂ ਹੀ ਹਾਲਤਾਂ ਵਿਚ ਬੱਚੇ ਦਾ ਹੱਕ ਹੁੰਦਾ ਹੈ ਕਿ ਉਸਨੂੰ ਦੱਸਿਆ ਜਾਵੇ ਉਹਨੂੰ ਕਿਉਂ ਦਾਖਲ ਕੀਤਾ ਗਿਆ ਹੈ ਅਤੇ ਉਸ ਨੂੰ ਉਸੇ ਵਕਤ ਵਕੀਲ ਨਾਲ ਸੰਪਰਕ ਕਰਨ ਦਾ ਹੱਕ ਹੁੰਦਾ ਹੈ। ਜੇ ਉਹ ਉਥੋਂ ਜਾਣਾ ਚਾਹਵੇ ਪਰ ਡਾਕਟਰ ਇਜਾਜ਼ਤ ਨਾ ਦੇਵੇ ਤਾਂ ਉਹ ਇਕ ਰੀਵਿਊ ਪੈਨਲ ਜਾਂ ਅਦਾਲਤ ਕੋਲ ਸੁਣਵਾਈ ਲਈ ਬੇਨਤੀ ਕਰ ਸਕਦਾ ਹੈ।

ਇਕ 16 ਸਾਲ ਜਾਂ ਵੱਧ ਉਮਰ ਦੇ ਨੌਜਵਾਨ ਨੂੰ ਉਸ ਦੀ ਇੱਛਾ ਦੇ ਉਲਟ ਸਿਰਫ ਜ਼ਬਰੀ ਮਰੀਜ਼ ਵਜੋਂ ਹੀ ਦਾਖਲ ਕੀਤਾ ਜਾ ਸਕਦਾ ਹੈ। ਜ਼ਬਰੀ ਦਾਖਲਿਆਂ ਬਾਰੇ ਜ਼ਿਆਦਾ ਜਾਣਕਾਰੀ ਲੈਣ ਲਈ ਲਿਖਤ 425, “ਹੋਸਪੀਟਲਾਇਜ਼ਿੰਗ ਏ ਮੈਂਟਲੀ ਇਲ ਪਰਸਨ” ਦੇਖੋ।

ਕੀ ਬੱਚੇ ਦੀ ਸੁਰੱਖਿਆ ਦੇ ਕੇਸ ਵਿਚ ਬੱਚਿਆਂ ਦੀ ਸੁਣੀ ਜਾਂਦੀ ਹੈ?

ਹਾਂ। ਬੀ ਸੀ *ਚਾਇਲਡ, ਫੈਮਿਲੀ ਐਂਡ ਕਮਿਊਨਟੀ ਸਰਵਿਸਿਜ਼ ਐਕਟ* ਇਹ ਮੰਗ ਕਰਦਾ ਹੈ ਕਿ ਬੱਚੇ ਬਾਰੇ ਫੈਸਲੇ ਕਰਨ ਵੇਲੇ ਬੱਚੇ ਦੇ ਵਿਚਾਰਾਂ ਨੂੰ ਧਿਆਨ ਵਿਚ ਰੱਖਿਆ ਜਾਵੇ। ਐਕਟ 19 ਸਾਲ ਤੋਂ ਘੱਟ ਉਮਰ ਦੇ ਵਿਅਕਤੀ ਦੀ ਪ੍ਰਭਾਸ਼ਾ ਬੱਚੇ ਦੇ ਤੌਰ ਤੇ ਕਰਦਾ ਹੈ।

ਜੇ ਬੱਚੇ ਨਾਲ ਬਦਸਲੂਕੀ ਹੋਈ ਹੋਵੇ ਜਾਂ ਉਸ ਪ੍ਰਤੀ ਅਣਗਹਿਲੀ ਵਰਤੀ ਗਈ ਹੋਵੇ – ਜਾਂ ਅਜਿਹਾ ਹੋਣ ਦੀ ਸੰਭਾਵਨਾ ਹੋਵੇ – ਤਾਂ ਚਾਇਲਡ ਵੈਲਫੇਅਰ ਵਰਕਰ, ਇਸ ਦੀ ਪੜਤਾਲ ਕਰ ਸਕਦੇ ਹਨ ਅਤੇ ਬੱਚੇ ਨੂੰ ਉਸ ਦੇ ਮਾਪਿਆਂ ਕੋਲ ਸੁਰੱਖਿਅਤ ਰੱਖਣ ਦੀ ਕੋਸ਼ਿਸ਼ ਕਰਦੇ ਹਨ। ਉਦਾਹਰਣ ਲਈ, ਵਰਕਰ ਪਰਿਵਾਰ ਲਈ ਘਰ ਵਿਚ ਸਹਾਇਤਾ ਦੀਆਂ ਸੇਵਾਵਾਂ ਪ੍ਰਦਾਨ ਕਰ ਸਕਦਾ ਹੈ ਜਾਂ ਘਰ ਵਿਚ ਬੱਚੇ ਦੀ ਨਿਗਰਾਨੀ ਰੱਖਣ ਲਈ ਅਦਾਲਤ ਤੋਂ ਆਰਡਰ ਲੈ ਸਕਦਾ ਹੈ। ਵਰਕਰ ਬੱਚੇ ਨੂੰ ਘਰ ਵਿੱਚੋਂ ਤਾਂ ਹੀ ਲਿਜਾ ਸਕਦਾ ਹੈ ਜੇ ਬੱਚੇ ਨੂੰ ਕੋਈ ਫੌਰੀ ਖਤਰਾ ਹੋਵੇ ਜਾਂ ਜੇ ਵਰਕਰ ਇਹ ਫੈਸਲਾ ਕਰਦਾ ਹੈ – ਸਾਰੀਆਂ ਮੌਜੂਦ ਚੋਣਾਂ ਬਾਰੇ ਪੂਰੀ ਤਰ੍ਹਾਂ ਵਿਚਾਰ ਕਰਨ ਤੋਂ ਬਾਅਦ – ਕਿ ਬੱਚੇ ਨੂੰ ਸੁਰੱਖਿਅਤ ਰੱਖਣ ਦਾ ਕੋਈ ਹੋਰ ਰਾਹ ਨਹੀਂ ਹੈ।

ਜੇ ਬੱਚੇ ਨੂੰ ਉਸ ਦੇ ਘਰ ਵਿੱਚੋਂ ਲਿਜਾਇਆ ਜਾਂਦਾ ਹੈ ਤਾਂ 7 ਦਿਨਾਂ ਦੇ ਵਿਚ ਵਿਚ ਫੈਮਿਲੀ ਕੋਰਟ ਵਿਚ ਪ੍ਰੈਜ਼ੈਨਟੇਸ਼ਨ ਹੀਅਰਿੰਗ ਹੋਣੀ ਜ਼ਰੂਰੀ ਹੈ। 12 ਸਾਲ ਅਤੇ ਜ਼ਿਆਦਾ ਉਮਰ ਦੇ ਬੱਚਿਆਂ ਨੂੰ ਸੁਣਵਾਈ ਦੀ ਤਰੀਕ ਅਤੇ ਸਥਾਨ ਬਾਰੇ ਲਿਖਤੀ ਰੂਪ ਵਿਚ ਦੱਸਿਆ ਜਾਣਾ ਜ਼ਰੂਰੀ ਹੈ। ਉਨ੍ਹਾਂ ਨੂੰ ਇਸ ਵਿਚ ਹਿੱਸਾ ਲੈਣ ਦਾ ਹੱਕ ਹੈ। 12 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਸੁਣਵਾਈ ਵਿਚ ਸ਼ਾਮਲ ਹੋਣ ਲਈ ਸੱਦਿਆ ਜਾ ਸਕਦਾ ਹੈ ਅਤੇ ਉਹ ਜੇ ਸੋਚਦੇ ਹਨ ਕਹਿ ਸਕਦੇ ਹਨ।

ਬੱਚੇ ਨੂੰ ਉਸ ਉੱਪਰ ਅਸਰ ਕਰਨ ਵਾਲੇ ਅਦਾਲਤ ਦੇ ਕਿਸੇ ਆਦੇਸ਼ ਜਾਂ ਸਮਝੌਤੇ ਨਾਲ ਸਹਿਮਤੀ ਦੇਣ ਲਈ ਵੀ ਪੁੱਛਿਆ ਜਾ ਸਕਦਾ ਹੈ। ਜੇ ਬੱਚਾ 12 ਸਾਲ ਦਾ ਜਾਂ ਵੱਡਾ ਹੈ ਤਾਂ ਕੋਈ ਵੀ ਸਮਝੌਤਾ ਜਾਂ ਅਦਾਲਤ ਦੇ ਅਦੇਸ਼ ਦੀ ਸਹਿਮਤੀ ਬੱਚੇ ਦੀ ਸਹਿਮਤੀ ਤੋਂ ਬਿਨਾਂ ਨਹੀਂ ਹੋ ਸਕਦੀ, ਅਤੇ ਬੱਚੇ ਨੂੰ ਵਕੀਲ ਨਾਲ ਗੱਲ ਕਰਨ ਦਾ ਹੱਕ ਹੈ। ਇਸ ਤੋਂ ਇਲਾਵਾ, 12 ਸਾਲ ਜਾਂ ਜ਼ਿਆਦਾ ਉਮਰ ਦੇ ਬੱਚੇ ਬਾਰੇ ਕੋਈ ਵੀ ਸਮਝੌਤਾ ਜਾਂ ਉਸ ਨੂੰ ਗੋਦ ਲੈਣ ਦਾ ਆਰਡਰ (ਅਤੇ ਬੱਚੇ ਦੇ ਨਾਂ ਦੀ ਬਦਲੀ) ਸਿਰਫ ਤਾਂ ਹੀ ਹੋ ਸਕਦੇ ਹਨ ਜੇ ਬੱਚਾ ਇਸ ਨਾਲ ਸਹਿਮਤ ਹੁੰਦਾ ਹੈ।

ਬੱਚਿਆਂ ਦੀ ਸੁਰੱਖਿਆ ਨਾਲ ਸੰਬੰਧਿਤ ਸੇਵਾਵਾਂ ਬਾਰੇ ਹੋਰ ਜਾਣਕਾਰੀ ਲਈ ਮਨਿਸਟਰੀ ਆਫ ਚਿਲਡਰਨ ਐਂਡ ਫੈਮਿਲੀ ਡਿਵੈਲਪਮੈਂਟ ਦਾ ਵੈਬਸਾਈਟ ਦੇਖੋ: www.gov.bc.ca/mcf. ਅਤੇ “ਰਿਪੋਰਟਸ ਐਂਡ ਪਬਲੀਕੇਸ਼ਨਜ਼” ਫਾਰ “ਚਾਈਲਡ ਪਰੋਟੈਕਸ਼ਨ” ’ਤੇ ਜਾਵੋ।

ਬੱਚਿਆਂ ਦੇ ਫੌਸਟਰ ਘਰਾਂ ਵਿਚ ਅਤੇ ਗਰੁੱਪ ਸੰਭਾਲ ਵਿਚ ਕੀ ਹੱਕ ਹਨ?

ਜੇ ਬੱਚੇ ਨੂੰ ਉਸ ਨਾਲ ਹੋਈ ਬਦਸਲੂਕੀ ਜਾਂ ਅਣਗਹਿਲੀ ਕਾਰਨ ਉਸ ਦੇ ਘਰੋਂ ਲਿਜਾਇਆ ਗਿਆ ਹੈ, ਜਾਂ ਕਿਉਂਕਿ ਬੱਚੇ ਦੇ ਮਾਪੇ ਨੂੰ ਮਦਦ ਦੀ ਲੋੜ ਸੀ ਅਤੇ ਉਸ ਨੇ ਮਨਿਸਟਰੀ ਨੂੰ ਕਿਹਾ ਕਿ ਉਹ ਬੱਚੇ ਨੂੰ ਆਰਜ਼ੀ ਤੌਰ ਤੇ ਆਪਣੀ ਸੰਭਾਲ ਵਿਚ ਲੈ ਲਵੇ ਤਾਂ ਬੱਚੇ ਦਾ ਵਰਕਰ, ਅਤੇ ਬੱਚੇ ਲਈ ਮਹੱਤਵਪੂਰਨ ਹੋਰ ਲੋਕ 30 ਦਿਨਾਂ ਦੇ ਵਿਚ ਵਿਚ ਬੱਚੇ ਦੀ ਸੰਭਾਲ ਲਈ ਵਿਉਂਤ ਤਿਆਰ ਕਰਦੇ ਹਨ। ਜੇ ਬੱਚੇ ਦਾ ਵਰਕਰ ਇਹ ਉਮੀਦ ਰੱਖਦਾ ਹੈ ਕਿ ਬੱਚੇ ਦੇ ਸੰਭਾਲ ਵਿਚ ਰਹਿਣ ਦੀ ਸੰਭਾਵਨਾ 6 ਮਹੀਨੇ ਤੋਂ ਵੱਧ ਹੈ ਤਾਂ ਉਹ ਇਕ ਸਰਬਪੱਖੀ ਵਿਉਂਤ ਤਿਆਰ ਕਰਦੇ ਹਨ ਅਤੇ ਇਸ ਨੂੰ ਹਰ 3 ਮਹੀਨੇ ਬਾਅਦ ਰੀਵਿਊ ਕਰਦੇ ਹਨ। ਜੇ ਸੰਭਵ ਹੋਵੇ, ਬੱਚਾ ਉਨ੍ਹਾਂ ਮੀਟਿੰਗਾਂ ਵਿਚ ਹਿੱਸਾ ਲੈਂਦਾ ਹੈ ਜਿਨ੍ਹਾਂ ਵਿਚ ਵਰਕਰ ਸੰਭਾਲ ਦੀ ਵਿਉਂਤ ਤਿਆਰ ਕਰਦਾ ਹੈ ਅਤੇ ਰਿਵੀਊ ਕਰਦਾ ਹੈ।

ਜਦੋਂ ਬੱਚਾ ਮਨਿਸਟਰੀ ਦੀ ਸੰਭਾਲ ਹੇਠ ਹੁੰਦਾ ਹੈ ਤਾਂ ਚਾਈਲਡ, ਫੈਮਿਲੀ ਐਂਡ ਕਮਿਊਨਿਟੀ ਸਰਵਿਸ ਐਕਟ ਬੱਚੇ ਨੂੰ ਕੁਝ ਖਾਸ ਹੱਕ ਦਿੰਦਾ ਹੈ। ਇਨ੍ਹਾਂ ਹੱਕਾਂ ਵਿਚ ਬੱਚੇ ਨੂੰ ਸਲਾਹ ਦੇਣ ਦਾ ਹੱਕ ਅਤੇ ਉਨ੍ਹਾਂ ਫੈਸਲਿਆਂ ਬਾਰੇ ਵਿਚਾਰ ਦੇਣ ਦਾ ਹੱਕ ਸ਼ਾਮਲ ਹਨ ਜਿਹੜੇ ਉਸ ਤੇ ਅਸਰ ਪਾਉਂਦੇ ਹਨ। ਇਨ੍ਹਾਂ ਹੱਕਾਂ ਵਿਚ ਵਾਜਬ ਪ੍ਰਾਈਵੇਸੀ ਦਾ ਹੱਕ, ਸਰੀਰਕ ਸਜ਼ਾ ਤੋਂ ਮੁਕਤ ਰਹਿਣ ਦਾ ਹੱਕ, ਓਮਬਡਜ਼ਮੈਨ ਅਤੇ ਬੱਚਿਆਂ ਅਤੇ ਜਵਾਨਾਂ ਦੇ ਪ੍ਰਤੀਨਿਧ ਦੇ ਦਫਤਰ ਬਾਰੇ ਜਾਣਕਾਰੀ ਲੈਣ ਦਾ ਹੱਕ (ਅਤੇ ਉਨ੍ਹਾਂ ਨਾਲ ਸੰਪਰਕ ਕਰਨ ਵਿਚ ਮਦਦ ਦਾ ਹੱਕ) ਵੀ ਸ਼ਾਮਲ ਹਨ।

ਹੋਰ ਜਾਣਕਾਰੀ ਵਾਸਤੇ ਮਨਿਸਟਰੀ ਦੇ ਵੈਬਸਾਈਟ www.gov.bc.ca/mcf ਤੇ ਗਾਈਡ ਪੜ੍ਹੋ। “ਪ੍ਰੋਟੈਕਟਿੰਗ ਚਿਲਡਰਨ” ਤੇ ਕਲਿੱਕ ਕਰੋ ਅਤੇ ਫਿਰ “ਪਬਲੀਕੇਸ਼ਨਜ਼” ਤੇ ਕਲਿੱਕ ਕਰੋ ਅਤੇ ਅੰਤ ਵਿਚ “ਨੋਅ ਯੂਅਰ ਰਾਈਟਸ: “ਏ ਗਾਈਡ ਫਾਰ ਯੋਗ ਪੀਪਲ ਇਨ ਕੇਅਰ” ਤੇ ਕਲਿੱਕ ਕਰੋ।

ਕੀ ਬੱਚੇ ਦੀ ਆਪਣੇ ਉਸ ਪੈਸੇ ਤੱਕ ਪਹੁੰਚ ਹੋ ਸਕਦੀ ਹੈ ਜੋ ਉਸ ਵਾਸਤੇ ਪਬਲਿਕ ਗਾਰਡੀਅਨ ਐਂਡ ਟਰੱਸਟੀ ਵਲੋਂ ਟਰੱਸਟ ਵਿਚ ਰੱਖਿਆ ਗਿਆ ਹੋਵੇ?

ਇਹ ਹਾਲਾਤ ਤੇ ਨਿਰਭਰ ਕਰਦਾ ਹੈ। ਬੀ ਸੀ ਦਾ ਪਬਲਿਕ ਗਾਰਡੀਅਨ ਅਤੇ ਟਰੱਸਟੀ 19 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੇ ਕਾਨੂੰਨੀ ਹੱਕਾਂ ਅਤੇ ਆਰਥਿਕ ਹੱਕਾਂ ਦੀ ਨਿਗਰਾਨੀ ਕਰਦਾ ਹੈ। ਟਰੱਸਟੀ ਉਨ੍ਹਾਂ ਪੈਸਿਆਂ ਦੀ ਰੇਖ-ਦੇਖ ਕਰਦਾ ਹੈ ਜਿਹੜੇ ਬੱਚਿਆਂ ਨੂੰ ਅੱਗੇ ਲਿਖੀਆਂ ਕਿਸਮਾਂ ਦੇ ਕੇਸਾਂ ਵਿਚ ਮਿਲਦੇ ਹਨ - ਜੇ ਕੋਈ ਹੋਰ ਟਰੱਸਟੀ ਨਾਮਜ਼ਦ ਨਾ ਕੀਤਾ ਗਿਆ ਹੋਵੇ:

- ਕਿਸੇ ਐਕਸੀਡੈਂਟ ਤੋਂ ਬਾਅਦ ਮਿਲੇ ਪੈਸੇ।
- ਵਿਰਾਸਤ ਵਿਚ ਮਿਲੇ ਪੈਸੇ।
- ਲਾਈਫ ਇਨਸ਼ੂਰੈਂਸ ਤੋਂ ਮਿਲੇ ਪੈਸੇ।
- ਉਨ੍ਹਾਂ ਪੈਸਿਆਂ ਦਾ ਕੁਝ ਹਿੱਸਾ ਜਿਹੜਾ 15 ਸਾਲ ਤੋਂ ਘੱਟ ਉਮਰ ਦੇ ਕਿਸੇ ਬੱਚੇ ਨੂੰ ਟੀ ਵੀ ਜਾਂ ਫਿਲਮਾਂ ਵਿਚ ਐਕਟਿੰਗ ਕਰਨ ਤੇ ਮਿਲਦੇ ਹਨ।

ਟਰੱਸਟੀ ਬੱਚੇ ਦੇ ਸਾਰੇ ਪੈਸੇ (ਵਿਆਜ ਸਮੇਤ) ਉਸ ਨੂੰ 19 ਸਾਲ ਦਾ ਹੋ ਜਾਣ ਤੇ ਦੇ ਦਿੰਦਾ ਹੈ। ਟਰੱਸਟੀ ਬੱਚੇ ਦੇ ਕੁਝ ਪੈਸੇ - 19 ਸਾਲ ਦੀ ਉਮਰ ਤੋਂ ਪਹਿਲਾਂ - ਵੀ ਵਰਤ ਸਕਦਾ ਹੈ, ਉਨ੍ਹਾਂ ਚੀਜ਼ਾਂ ਲਈ ਦੇਣ ਲਈ ਜਿਨ੍ਹਾਂ ਲਈ ਬੱਚਾ ਜਾਂ ਉਸ ਦਾ ਪਰਿਵਾਰ ਖਰਚਾ ਨਹੀਂ ਦੇ ਸਕਦਾ, ਜਿਵੇਂ ਕਿ ਸਕੂਲ ਦੀਆਂ ਫੀਸਾਂ, ਟਿਊਟਰਿੰਗ, ਕੈਂਪ ਅਤੇ ਟਰਿੱਪ, ਆਵਾਜਾਈ, ਕੰਪਿਊਟਰ, ਅਤੇ ਦੰਦਾਂ ਦੇ ਇਲਾਜ ਦੀਆਂ ਲੋੜਾਂ।

ਹੋਰ ਜਾਣਕਾਰੀ ਵਾਸਤੇ ਪਬਲਿਕ ਟਰੱਸਟੀ ਦੇ ਦਫਤਰ ਨੂੰ ਫੋਨ ਕਰੋ: 604-660-4444 ਜਾਂ ਚੈੱਕ ਕਰੋ www.trustee.bc.ca

ਬੱਚਿਆਂ ਦੇ ਕੀ ਹੱਕ ਹੁੰਦੇ ਹਨ ਜੇ ਉਨ੍ਹਾਂ ਨੂੰ ਕਿਸੇ ਕਰਿਮੀਨਲ ਦੇਸ਼ ਵਿਚ ਚਾਰਜ ਕੀਤਾ ਗਿਆ ਹੋਵੇ ਜਾਂ ਦੇਸ਼ੀ ਪਾਇਆ ਗਿਆ ਹੋਵੇ?

ਯੋਗ ਕਰਿਮੀਨਲ ਜਸਟਿਸ ਐਕਟ ਇਹ ਵਰਣਨ ਕਰਦਾ ਹੈ ਕਿ ਕਿਵੇਂ ਪੁਲੀਸ, ਅਦਾਲਤਾਂ ਅਤੇ ਕੋਰੈਕਸ਼ਨਲ ਸਿਸਟਮ ਨੇ 12 ਤੋਂ 17 ਸਾਲ ਦੇ ਉਨ੍ਹਾਂ ਜਵਾਨ ਲੋਕਾਂ ਨਾਲ ਵਰਤਾਉ ਕਰਨਾ ਹੈ ਜਿਨ੍ਹਾਂ ਨੂੰ ਫੈਡਰਲ ਕਾਨੂੰਨਾਂ ਅਧੀਨ ਗ੍ਰਿਫਤਾਰ, ਚਾਰਜ ਕੀਤਾ ਜਾਂਦਾ ਹੈ ਜਾਂ ਦੇਸ਼ੀ ਠਹਿਰਾਇਆ ਜਾਂਦਾ ਹੈ।

ਸਭ ਤੋਂ ਮਹੱਤਵਪੂਰਨ ਫੈਡਰਲ ਕਰਿਮੀਨਲ ਲਾਅ ਕਰਿਮੀਨਲ ਕੋਡ ਹੈ। ਇਸ ਕੋਡ ਅਧੀਨ ਸਟੋਰਾਂ ਵਿੱਚੋਂ ਚੋਰੀ, ਭੰਨਤੋੜ ਕਰ ਕੇ ਅੰਦਰ ਜਾਣ, ਕਾਰ ਚੋਰੀ ਅਤੇ ਹਮਲੇ ਆਉਂਦੇ ਹਨ। ਹੋਰ ਫੈਡਰਲ ਕਾਨੂੰਨ ਗੈਰਕਾਨੂੰਨੀ ਨਸ਼ਿਆਂ ਨੂੰ ਰੱਖਣ ਅਤੇ ਵੇਚਣ ਵਰਗੀਆਂ ਚੀਜ਼ਾਂ ਨਾਲ ਸਿੱਝਦੇ ਹਨ।

ਸੂਬਾਈ ਕਾਨੂੰਨ, ਯੂਥ ਕਰਿਮੀਨਲ ਜਸਟਿਸ ਐਕਟ ਨਹੀਂ, ਬਹੁਤ ਸਾਰੇ ਹੋਰ ਜੁਰਮਾਂ ਨੂੰ ਕਵਰ ਕਰਦੇ ਹਨ, ਜਿਵੇਂ ਕਿ ਅੰਡਰ ਏਜ ਡਰਿੰਕਿੰਗ, ਟਰੈੱਸਪਾਸਿੰਗ ਅਤੇ ਟਰੈਫਿਕ ਦੇ ਕਾਨੂੰਨ ਦੀ ਉਲੰਘਣਾ ਸ਼ਾਮਲ ਹਨ।

ਯੂਥ ਕਰਿਮੀਨਲ ਜਸਟਿਸ ਐਕਟ ਅਧੀਨ, ਜਿਨ੍ਹਾਂ ਬੱਚਿਆਂ ਨੂੰ ਪੁਲੀਸ ਵਲੋਂ ਰੋਕਿਆ ਜਾਂਦਾ ਹੈ ਅਤੇ ਪੁੱਛਗਿੱਛ ਕੀਤੀ ਜਾਂਦੀ ਹੈ, ਉਨ੍ਹਾਂ ਨੂੰ ਵੀਕਲ ਨਾਲ ਗੱਲ ਕਰਨ ਦਾ ਹੱਕ ਅਤੇ ਚੁੱਪ ਰਹਿਣ ਦਾ ਹੱਕ ਹਨ, ਪਰ ਕੁਝ ਛੋਟੇ ਲਾਗੂ ਹਨ। ਜਿਨ੍ਹਾਂ ਬੱਚਿਆਂ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ, ਜਾਂ ਜਿਨ੍ਹਾਂ ਨੂੰ ਕਿਸੇ ਜੁਰਮ ਲਈ ਚਾਰਜ ਕੀਤਾ ਜਾਂਦਾ ਹੈ ਪਰ ਗ੍ਰਿਫਤਾਰ ਨਹੀਂ ਕੀਤਾ ਜਾਂਦਾ, ਦੇ ਹੋਰ ਅਧਿਕਾਰ ਹਨ। ਜ਼ਿਆਦਾ ਜਾਣਕਾਰੀ ਲਈ, ਲਿਖਤ 225, “ਯੰਗ ਪੀਪਲ ਐਂਡ ਕਰਿਮੀਨਲ ਲਾਅ” ਦੇਖੋ। ਇਸ ਦੇ ਨਾਲ ਹੀ www.gov.bc.ca/mcf ਤੇ ਮਨਿਸਟਰੀ ਆਫ ਚਿਲਡਰਨ ਐਂਡ ਫੈਮਿਲੀ ਡਿਵੈਲਪਮੈਂਟ ਦਾ ਵੈੱਬਸਾਈਟ ਦੇਖੋ ਅਤੇ “ਰਿਪੋਰਟਸ ਐਂਡ ਪਬਲੀਕੇਸ਼ਨਜ਼” ਫਾਰ “ਯੂਥ ਜਸਟਿਸ” ਹੇਠ ਦੇਖੋ।

ਬੱਚੇ, ਮਾਪੇ ਅਤੇ ਗਾਰਡੀਅਨ ਮਦਦ ਕਿੱਥੋਂ ਲੈ ਸਕਦੇ ਹਨ?

ਰੈਪਰੇਜ਼ੇਨਟੇਟਿਵ ਫਾਰ ਚਿਲਡਰਨ ਐਂਡ ਯੂਥ ਨਾਲ ਵਿਕਟੋਰੀਆ ਵਿਚ 250-356-6710 ਤੇ ਸੰਪਰਕ ਕਰੋ ਜਾਂ ਬੀ ਸੀ ਵਿਚ ਹੋਰ ਥਾਵਾਂ ਤੇ 1-800-476-3933 ਤੇ ਸੰਪਰਕ ਕਰੋ। ਵੈੱਬਸਾਈਟ ਹੈ: www.rcybc.ca। ਇਹ ਨੁਮਾਇੰਦਾ ਸਰਕਾਰ ਲਈ ਕੰਮ ਨਹੀਂ ਕਰਦਾ। ਇਹ ਬੀ ਸੀ ਵਿਧਾਨ ਸਭਾ ਦੀ ਇਕ ਆਜ਼ਾਦ ਅਫਸਰ ਹੈ। ਉਹ ਉਨ੍ਹਾਂ ਬੱਚਿਆਂ, ਜਵਾਨਾਂ ਅਤੇ ਪਰਿਵਾਰਾਂ ਦੀ ਮਦਦ ਕਰਦੀ ਹੈ ਜਿਨ੍ਹਾਂ ਨੂੰ ਚਾਇਲਡ ਵੈਲਫੇਅਰ ਸਿਸਟਮ ਨਾਲ ਵਰਤਣ ਵਿਚ ਮਦਦ ਦੀ ਲੋੜ ਹੈ। ਉਹ ਸਿਸਟਮ ਵਿਚ ਤਬਦੀਲੀਆਂ ਦੇ ਸੁਝਾਅ ਵੀ ਦਿੰਦੀ ਹੈ।

ਮਨਿਸਟਰੀ ਆਫ ਚਿਲਡਰਨ ਐਂਡ ਫੈਮਿਲੀ ਡਿਵੈਲਪਮੈਂਟ ਨਾਲ ਸੰਪਰਕ ਕਰੋ। ਮਨਿਸਟਰੀ ਦੀ ਸੰਭਾਲ ਹੇਠਲੇ ਕਿਸੇ ਬੱਚੇ ਜਾਂ ਜਵਾਨ (ਜਾਂ ਉਨ੍ਹਾਂ ਦੇ ਫੈਮਿਲੀ ਮੈਂਬਰ ਜਾਂ ਸੰਭਾਲ ਕਰਨ ਵਾਲੇ), ਜੋ ਮਨਿਸਟਰੀ ਵਲੋਂ ਕੀਤੀ ਗਈ ਕਿਸੇ ਚੀਜ਼ ਜਾਂ ਕੀਤੇ ਗਏ ਫੈਸਲੇ ਨਾਲ ਸਹਿਮਤ ਨਾ ਹੋਵੇ ਨੂੰ ਸ਼ਿਕਾਇਤ ਕਰਨ ਅਤੇ ਗੰਭੀਰਤਾ ਨਾਲ ਲਏ ਜਾਣ ਦਾ ਹੱਕ ਹੈ। ਇਸ ਚੀਜ਼ ਬਾਰੇ ਜ਼ਿਆਦਾ ਜਾਣਕਾਰੀ ਲੈਣ ਲਈ ਕਿ ਸ਼ਿਕਾਇਤ ਕਿਵੇਂ ਕਰਨੀ ਹੈ, ਮਨਿਸਟਰੀ ਦੇ ਵੈੱਬਸਾਈਟ (www.gov.bc.ca/mcf) ਤੇ ਜਾਓ ਅਤੇ “ਮਨਿਸਟਰੀ ਕੌਨਟੈਕਟਸ” ਅਤੇ ਫਿਰ “ਕਲਾਇੰਟ ਕੰਪਲੇਂਟਸ” ਤੇ ਕਲਿੱਕ ਕਰੋ।

ਸੁਭਾਈ ਓਮਬਡਜ਼ਮੈਨ ਇਹ ਯਕੀਨੀ ਬਣਾਉਂਦਾ ਹੈ ਕਿ ਜਵਾਨਾਂ ਨਾਲ ਉਨ੍ਹਾਂ ਲੋਕਾਂ ਵਲੋਂ ਵਾਜਬ ਵਰਤਾਉ ਕੀਤਾ ਜਾ ਰਿਹਾ ਹੈ ਜਿਹੜੇ ਉਨ੍ਹਾਂ ਨੂੰ ਸਰਵਿਸ ਦਿੰਦੇ ਹਨ। ਇਹ ਦਫਤਰ ਕੇਸ ਦਾ ਆਜ਼ਾਦ ਰਿਵੀਊ ਕਰ ਸਕਦਾ ਹੈ। ਵੈੱਬਸਾਈਟ www.ombud.gov.bc.ca ਹੈ ਅਤੇ ਫੋਨ ਨੰਬਰ 1-800-567-3247 ਹੈ।

ਫੌਰੀ ਮਦਦ ਲਈ, 0 ਜਾਂ 411 ਡਾਇਲ ਕਰੋ ਅਤੇ ਬੱਚਿਆਂ ਲਈ ਹੈਲਪਲਾਈਨ ਬਾਰੇ ਓਪਰੇਟਰ ਤੋਂ ਪੁੱਛੋ। ਤੁਸੀਂ ਇਸ ਨੂੰ 310.1234 ਤੇ ਸਿੱਧਾ ਫੋਨ ਵੀ ਕਰ ਸਕਦੇ ਹੋ (ਏਰੀਆ ਕੋਡ ਡਾਇਲ ਕਰਨ ਦੀ ਲੋੜ ਨਹੀਂ ਹੈ)। ਸੋਸ਼ਲ ਵਰਕਰ ਦਿਨ ਦੇ 24 ਘੰਟੇ ਜਵਾਬ ਦੇਵੇਗਾ।

ਡਾਇਲ-ਏ-ਲਾਅ (ਸੀ) ਕਾਨੂੰਨੀ ਜਾਣਕਾਰੀ ਦੀ ਇਕ ਲਾਇਬਰੇਰੀ ਹੈ ਜਿਹੜੀ ਕਿ ਦੋ ਤਰੀਕਿਆਂ ਰਾਹੀਂ ਉਪਲਬਧ ਹੈ:

- ਰਿਕਾਰਡ ਹੋਈ ਲਿਖਤਾਂ ਦੇ ਤੌਰ 'ਤੇ ਫੋਨ ਰਾਹੀਂ, ਅਤੇ
- ਸੀ ਬੀ ਏ ਦੀ ਬੀ ਸੀ ਬਰਾਂਚ ਦੇ ਵੈੱਬਸਾਈਟ ਤੋਂ ਆਡਿਓ ਅਤੇ ਲਿਖਤੀ ਰੂਪ ਵਿਚ।

ਡਾਇਲ-ਏ-ਲਾਅ ਤੱਕ ਜਾਣ ਲਈ ਲੋਅਰ ਮੇਨਲੈਂਡ ਵਿਚ 604.687.4680 'ਤੇ ਫੋਨ ਕਰੋ ਜਾਂ ਬੀ ਸੀ ਵਿਚ ਹੋਰ ਕਿਤਿਉਂ ਵੀ 1.800.565.5297 'ਤੇ ਫੋਨ ਕਰੋ। ਡਾਇਲ-ਏ-ਲਾਅ www.dialalaw.org ਵੈੱਬਸਾਈਟ 'ਤੇ ਉਪਲਬਧ ਹੈ।

ਡਾਇਲ-ਏ-ਲਾਅ ਲਾਇਬਰੇਰੀ ਵਕੀਲਾਂ ਵਲੋਂ ਤਿਆਰ ਕੀਤੀ ਗਈ ਹੈ ਅਤੇ ਇਹ ਬ੍ਰਿਟਿਸ਼ ਕੋਲੰਬੀਆ ਵਿਚ ਕਾਨੂੰਨ ਦੇ ਬਹੁਤ ਸਾਰੇ ਖੇਤਰਾਂ ਬਾਰੇ ਉਪਯੋਗੀ ਜਾਣਕਾਰੀ ਦਿੰਦੀ ਹੈ। ਡਾਇਲ-ਏ-ਲਾਅ (ਸੀ) ਨੂੰ ਬ੍ਰਿਟਿਸ਼ ਕੋਲੰਬੀਆ ਦੀ ਲਾਅ ਫਾਉਂਡੇਸ਼ਨ ਤੋਂ ਮਾਇਕ ਸਹਾਇਤਾ ਮਿਲਦੀ ਹੈ ਅਤੇ ਇਸ ਨੂੰ ਬ੍ਰਿਟਿਸ਼ ਕੋਲੰਬੀਆ ਦੀ ਕੈਨੇਡੀਅਨ ਬਾਰ ਐਸੋਸੀਏਸ਼ਨ ਵਲੋਂ ਸਪਾਂਸਰ ਕੀਤਾ ਗਿਆ ਹੈ।

ਕਾਪੀਰਾਈਟ 1983-2008 ਕੈਨੇਡੀਅਨ ਬਾਰ ਐਸੋਸੀਏਸ਼ਨ, ਬ੍ਰਿਟਿਸ਼ ਕੋਲੰਬੀਆ